




ਸਿੱਖਿਆ ਲੋਨ ਲਈ ਅਰਜ਼ੀ



ਬਿਨੈਕਾਰ



ਮਾਤਾ-ਪਿਤਾ



ਸਹਿ-ਜ਼ਿਮੇਵਾਰ/ਗਾਰੰਟਰ

	ਵਿਦਿਆਰਥੀ	ਮਾਤਾ-ਪਿਤਾ/ਪਤੀ	ਸਹਿ-ਜ਼ਿਮੇਵਾਰ/ਗਾਰੰਟਰ
ਨਾਮ			
ਪਿਤਾ/ਪਤੀ ਦਾ ਨਾਮ			
ਜਨਮ ਮਿਤੀ			
ਸ਼੍ਰੇਣੀ	ਐੱਸ. ਸੀ./ਐੱਸ. ਟੀ./ਓ. ਬੀ. ਸੀ./ਘੱਟ ਗਿਣਤੀ/ਹੋਰ	ਐੱਸ. ਸੀ./ਐੱਸ. ਟੀ./ਓ. ਬੀ. ਸੀ./ਘੱਟ ਗਿਣਤੀ/ਹੋਰ	ਐੱਸ. ਸੀ./ਐੱਸ. ਟੀ./ਓ. ਬੀ. ਸੀ./ਘੱਟ ਗਿਣਤੀ/ਹੋਰ
ਲਿੰਗ	ਮਰਦ/ਔਰਤ/ਟ੍ਰਾਂਸਜੈਂਡਰ	ਮਰਦ/ਔਰਤ	ਮਰਦ/ਔਰਤ/ਟ੍ਰਾਂਸਜੈਂਡਰ
ਵਿਆਹੁਤਾ ਸਥਿਤੀ	ਇਕੱਲਾ/ਵਿਆਹਿਆ ਹੋਇਆ	ਇਕੱਲਾ/ਵਿਆਹਿਆ ਹੋਇਆ	ਇਕੱਲਾ/ਵਿਆਹਿਆ ਹੋਇਆ
ਵਿੱਦਿਅਕ ਯੋਗਤਾ % ਅੰਕਾਂ ਨਾਲ			
ਕਿੱਤਾ			
ਸਾਰੇ ਸਰੋਤਾਂ ਤੋਂ ਆਮਦਨ (ਪ੍ਰਤੀ ਸਾਲ)			
*ਪੈਨ ਨੰ.			
ਆਧਾਰ ਨੰ....*			
ਪਤਾ			
ਸੰਪਰਕ ਨੰ.			
ਈ-ਮੇਲ ਆਈ. ਡੀ.			

ਮੌਜੂਦਾ ਬੈਂਕਰ ਵੇਰਵੇ:			
ਬੈਂਕ ਸ਼ਾਖਾ			
ਐੱਸ. ਬੀ./ਓ. ਡੀ. ਥਾਤਾ . ਨੰ.			
ਪ੍ਰਤੱਖ/ਅਪ੍ਰਤੱਖ ਦੇਣਦਾਰੀ ਵੇਰਵੇ।			
ਕੀ ਤੁਹਾਡੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨੇ ਸਾਡੇ ਬੈਂਕ ਤੋਂ ਕੋਈ ਹੋਰ ਕਰਜ਼ਾ ਸਹੂਲਤ ਪ੍ਰਾਪਤ ਕੀਤੀ ਹੈ? (ਜੇ'ਹਾਂ'ਤਾਂ ਵੇਰਵੇ ਦਿਓ)			

2.ਕੀ ਤੁਸੀਂ ਸਾਡੇ ਬੈਂਕ ਦੇ ਚੇਅਰਮੈਨ/ਡਾਇਰੈਕਟਰਾਂ/ਕਰਮਚਾਰੀ ਜਾਂ ਕਿਸੇ ਹੋਰ ਬੈਂਕ ਨਾਲ ਸਬੰਧਤ ਹੋਵੇ।ਜੇ ਹਾਂ, ਤਾਂ ਸਬੰਧਾਂ ਦੇ ਵੇਰਵੇ	
--	--

3.ਖਾਸ ਤੌਰ ਉੱਤੇ, ਜਿਸ ਲਈ ਕਰਜ਼ੇ ਦੀ ਜ਼ਰੂਰਤ ਹੈ।

ਕੀ ਮੋਰਿਟ/ਪ੍ਰਬੰਧਨ ਕੋਟਾ ਦੇ ਅਧੀਨ

ਸੰਸਥਾ ਦਾ ਨਾਮ			
ਕੋਰਸ ਦਾ ਨਾਮ		ਕੋਰਸ ਦੀ ਮਿਆਦ	
ਸ਼ੁਰੂਆਤ ਦੀ ਮਿਤੀ		ਮੁਕੰਮਲ ਹੋਣ ਦੀ ਮਿਤੀ	

4.ਕੋਰਸ ਦੀ ਲਾਗਤ/ਵਿੱਤ ਦਾ ਸਰੋਤ (ਸੰਸਥਾ ਦੇ ਸਰਟੀਫਿਕੇਟ ਅਨੁਸਾਰ)

(ਰੁਪਏ ਵਿੱਚ)

ਵੇਰਵੇ	ਪਹਿਲਾ ਸਾਲ	ਦੂਜਾ ਸਾਲ	ਤੀਜਾ ਸਾਲ	ਚੌਥਾ ਸਾਲ	ਪੰਜਵਾਂ ਸਾਲ	ਕੁੱਲ
ਟਿਊਸ਼ਨ ਫੀਸ						
ਪ੍ਰੀਖਿਆ ਫੀਸ						
ਕਿਤਾਬਾਂ ਤੇ ਸਟੇਸ਼ਨਰੀ						
ਉਪਕਰਣ/ਕੰਪਿਊਟਰ						
ਹੋਸਟਲ ਦੇ ਖਰਚੇ						
ਫੁਟਕਰ /ਯਾਤਰਾ						
ਕੁੱਲ						
ਆਪਣਾ ਸਰੋਤ/ਸਕਾਲਰਸ਼ਿਪ						
ਕਰਜ਼ਾ ਦੀ ਮੰਗ						

5.ਪੇਸ਼ ਕੀਤੀਆਂ ਗਈਆਂ ਪ੍ਰਤੀਬੁਧੀਆਂ ਦਾ ਵੇਰਵਾ (7.5 ਲੱਖ ਰੁਪਏ ਤੋਂ ਵੱਧ ਦੇ ਕਰਜ਼ਿਆਂ ਲਈ)

6.ਕੋਰਸ ਪੂਰਾ ਕਰਨ ਤੋਂ ਬਾਅਦ ਕਮਾਈ ਦੀਆਂ ਸੰਭਾਵਨਾਵਾਂ:

ਮੁੜ ਅਦਾਇਗੀ ਦਾ ਪ੍ਰਸਤਾਵ	ਕਿਸਤਾਂ ਦੀ ਗਿਣਤੀ _____ _____/ਰਕਮ ਰੁਪਏ _____ ਪ੍ਰਤੀ ਮਹੀਨਾ
-----------------------	---

ਅਸੀਂ ਹੇਠ ਲਿਖੇ ਦਸਤਾਵੇਜ਼ਾਂ ਦੀਆਂ ਕਾਪੀਆਂ ਨੱਥੀ ਕੀਤੀਆਂ ਹਨ।

- ਆਖਰੀ ਯੋਗਤਾ ਪ੍ਰੀਖਿਆ ਦੀ ਮਾਰਕਸ਼ੀਟ
- ਕੋਰਸ ਵਿੱਚ ਦਾਖਲੇ ਦਾ ਸਬੂਤ
- ਸੰਸਥਾ ਤੋਂ ਕੋਰਸ ਦੇ ਖਰਚਿਆਂ ਦੀ ਅਨੁਸੂਚੀ
- ਬਿਨੈਕਾਰ/ਮਾਤਾ-ਪਿਤਾ/ਸਹਿ-ਜ਼ਿੰਮੇਵਾਰ/ਗਾਰੰਟਰ ਦੀਆਂ ਪਾਸਪੋਰਟ ਅਕਾਰ ਦੀਆਂ ਫੋਟੋਆਂ (ਹਰੇਕ ਦੀਆਂ 2 ਕਾਪੀਆਂ)
- ਆਮਦਨ/ਸੰਪਤੀ ਦਾ ਸਬੂਤ (ਜੇ ਕੋਈ ਹੋਵੇ)
- ਨਵੀਨਤਮ ਤਨਖਾਹ ਸਰਟੀਫਿਕੇਟ ਅਤੇ ਫਾਰਮ ਨੰਬਰ 16 (ਤਨਖਾਹਦਾਰ ਵਿਅਕਤੀਆਂ ਲਈ)
- ਆਈ. ਟੀ. ਏ. ਓ./ਆਈ. ਟੀ. ਵਾਪਸ ਕਰਦਾ ਹੈ (ਨਵੀਨਤਮ)
- ਜ਼ਮੀਨੀ ਰਿਕਾਰਡ ਦੀ ਕਾਪੀ।
- ਪੈਨ ਅਤੇ ਆਧਾਰ ਨੰਬਰ ਦੀ ਅਣਹੋਂਦ ਵਿੱਚ ਅੰਡਰਟੇਕਿੰਗ ਪੱਤਰ।

ਮੈਂ /ਅਸੀਂ ਘੋਸ਼ਣਾ ਕਰਦੇ ਹਾਂ ਕਿ ਅਰਜ਼ੀ ਫਾਰਮ ਵਿੱਚ ਦਿੱਤੇ ਗਏ ਸਾਰੇ ਵੇਰਵੇ ਅਤੇ ਜਾਣਕਾਰੀ ਸੱਚੀ, ਸਹੀ ਅਤੇ ਸੰਪੂਰਨ ਹਨ ਅਤੇ ਮੇਰੇ/ਸਾਡੇ ਉੱਤੇ ਪਾਬੰਦ ਹਨ।ਇਸ ਤੋਂ ਇਲਾਵਾ, ਉਪਰੋਕਤ ਵੇਰਵੇ, ਕਿਸੇ ਵੀ ਕਰਜ਼ੇ ਦਾ ਅਧਾਰ ਬਣਨਗੇ ਜੋ ਬੈਂਕ ਮੈਨੂੰ/ਸਾਨੂੰ

ਮਨਜ਼ੂਰ ਕਰਨ ਦਾ ਫੈਸਲਾ ਕਰ ਸਕਦਾ ਹੈ। ਕਰਜਾ ਰਕਮ ਦੀ ਵਰਤੋਂ ਉਸ ਉਦੇਸ਼ ਲਈ ਕੀਤੀ ਜਾਵੇਗੀ ਜਿਸ ਲਈ ਇਹ ਦਿੱਤਾ ਗਿਆ ਹੈ।

ਵਿਦਿਆਰਥੀ ਦੇ ਦਸਤਖਤ

ਮਾਤਾ-ਪਿਤਾ/ਸਰਪ੍ਰਸਤ ਦੇ ਦਸਤਖਤ

ਸਹਿ-ਜ਼ਿਮੇਵਾਰ/ਗਾਰੰਟਰ ਦੇ ਦਸਤਖਤ

ਸਥਾਨ:

ਮਿਤੀ:

ਦਫ਼ਤਰ ਦੀ ਵਰਤੋਂ ਲਈ

ਕ੍ਰੈਡਿਟ ਰਿਪੋਰਟ ਨੰ.

ਮਿਤੀ :

ਗਾਹਕ ਆਈਡੀ:

ਕਰਜੇ ਦੀ ਪ੍ਰਕਿਰਤੀ	ਰਕਮ (□)	ਮਾਰਜਿਨ	ਵਿਆਜ ਦਰ	ਅਦਾਇਗੀ ਦੀਆਂ ਸ਼ਰਤਾਂ	ਨਿੱਜੀ ਗਾਰੰਟੀ/ਸਹਿ-ਜ਼ਿਮੇਵਾਰੀ ਸਮੇਤ ਸੁਰੱਖਿਆ ਦੇ ਵੇਰਵੇ।	ਕੀ ਸੀ. ਐੱਸ. ਆਈ. ਸਕੀਮ/ਪੜ੍ਹੇ ਪਰਦੇਸ਼ ਸਕੀਮ ਅਧੀਨ ਯੋਗ ਹੈ (ਹਾਂ/ਨਹੀਂ)

ਹੋਰ ਨਿਯਮ ਅਤੇ ਸ਼ਰਤਾਂ:

ਬੈਂਕ ਕਰਜ਼ਦਾਰ ਨੂੰ ਵਾਜਬ ਨੋਟਿਸ ਦੇ ਕੇ ਕਿਸੇ ਵੀ ਪੜਾਅ 'ਤੇ ਵਿੱਤੀ ਸਹਾਇਤਾ ਨੂੰ ਅਸ਼ਕ ਜਾਂ ਪੂਰੀ ਤਰ੍ਹਾਂ ਰੱਦ ਕਰ ਸਕਦਾ ਹੈ ਜਾਂ ਕਢਵਾ ਸਕਦਾ ਹੈ/ਰੋਕ ਸਕਦਾ ਹੈ। ਇਸ ਪੱਤਰ ਦੀ ਮਿਤੀ ਤੋਂ 6 ਮਹੀਨਿਆਂ ਦੇ ਅੰਦਰ-ਅੰਦਰ ਮਨਜ਼ੂਰਸ਼ੁਦਾ ਕ੍ਰੈਡਿਟ ਸਹੂਲਤਾਂ ਦਾ ਲਾਭ ਉਠਾਇਆ ਜਾਣਾ ਹੈ। ਜਿਸ ਨੂੰ ਛੱਡ ਕੇ, ਸੀਮਾਵਾਂ ਆਪਣੇ ਆਪ ਰੱਦ ਹੋ ਜਾਣਗੀਆਂ।

ਮੈਨੇਜਰ/ਸੀਨੀਅਰ ਮੈਨੇਜਰ /ਸਹਾਇਕ ਮਹਾ ਪ੍ਰਬੰਧਕ

ਮਨਜ਼ੂਰੀ ਦੇ ਸਾਰੇ ਨਿਯਮਾਂ ਅਤੇ ਸ਼ਰਤਾਂ ਨੂੰ ਸਵੀਕਾਰ ਕਰ ਲਿਆ

ਕਰਜ਼ਦਾਰ/ਸਹਿ-ਜ਼ਿੰਮੇਵਾਰ/ਗਾਰੰਟਰ

Internal